

ਤੁਰੰਤ ਰਿਲੀਜ਼ ਲਈ

ਬ੍ਰੈਮਪਟਨ ਸਿਟੀ ਕਾਉਂਸਿਲ ਨੇ ਨਿਵਾਸੀਆਂ, ਕਾਰੋਬਾਰੀਆਂ ਅਤੇ ਭਾਈਚਾਰਕ ਸਮੂਹਾਂ ਦੀ ਮਦਦ ਲਈ ਉਪਭੋਗਤਾ ਫੀਸਾਂ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ

ਬ੍ਰੈਮਪਟਨ, ਓਨਟਾਰੀਓ (29 ਮਈ, 2020) – ਇਸ ਹਫ਼ਤੇ, ਬ੍ਰੈਮਪਟਨ ਸਿਟੀ ਕਾਉਂਸਿਲ ਨੇ, ਭਾਈਚਾਰੇ ਤੇ ਕੋਵਿਡ-19 (COVID-19) ਦੇ ਆਰਥਿਕ ਅਸਰਾਂ ਨੂੰ ਘਟਾਉਣ ਵਿੱਚ ਮਦਦ ਲਈ ਆਪਣੇ ਉਪਭੋਗਤਾ ਫੀਸਾਂ (ਯੂਜ਼ਰ ਫੀਸਾਂ) ਦੇ ਬਾਇ-ਲਾਅ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ।

ਬੁੱਧਵਾਰ ਨੂੰ ਆਪਣੀ ਮੀਟਿੰਗ ਵਿੱਚ, ਕਾਉਂਸਿਲ ਨੇ ਰੇਕ੍ਰੀਏਸ਼ਨ (Recreation), ਪਰਫੋਰਮਿੰਗ ਆਰਟਸ (Performing Arts), ਫੈਸਿਲਿਟੀ ਸਰਵਿਸਿਜ਼ (Facility Services), ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Fire and Emergency Services), ਲੈਜਿਸਲੇਟਿਵ ਸਰਵਿਸਿਜ਼ (Legislative Services) ਦੇ ਨਾਲ-ਨਾਲ, ਪਾਰਕਸ ਐਂਡ ਫੋਰੈਸਟਰੀ (Parks and Forestry) ਦੇ ਖੇਤਰਾਂ ਵਿੱਚ, ਬਹੁਤ ਵੱਡੀ ਸੰਖਿਆ ਵਿੱਚ 2020 ਦੀਆਂ ਮੌਜੂਦਾ ਉਪਭੋਗਤਾ ਫੀਸਾਂ ਨੂੰ ਘਟਾ ਕੇ 2019 ਦੇ ਰੇਟਾਂ ਤੇ ਕਰਨ ਲਈ ਮਨਜ਼ੂਰੀ ਦਿੱਤੀ। ਇਹ ਤਬਦੀਲੀਆਂ 1 ਜੁਲਾਈ, 2020 ਤੋਂ ਲਾਗੂ ਹੋਣਗੀਆਂ। ਇਹ ਸਾਲ ਦੇ ਅੰਤ ਤੱਕ, \$1,021,000 ਦੀ ਰਾਹਤ ਪ੍ਰਦਾਨ ਕਰਨਗੀਆਂ।

ਸਿਟੀ, ਨਿਵਾਸੀਆਂ ਨੂੰ ਕਈ ਤਰ੍ਹਾਂ ਦੇ ਅਜਿਹੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜੋ ਪਹੁੰਚ ਯੋਗ ਅਤੇ ਉਹਨਾਂ ਦੇ ਖਰਚ ਕੀਤੇ ਪੈਸੇ ਦੀ ਪੂਰੀ ਕੀਮਤ ਚੁਕਾਉਣ ਵਾਲੇ ਹੋਣ। ਸਿਟੀ, ਉਪਭੋਗਤਾ ਫੀਸਾਂ ਦੀ ਮਦਦ ਨਾਲ ਸੇਵਾਵਾਂ ਦੇ ਖਰਚੇ ਪੂਰੇ ਕਰਦੀ ਹੈ ਅਤੇ ਇਸ ਨਾਲ ਪ੍ਰਾਪਰਟੀ ਟੈਕਸ ਰੇਟ ਤੇ ਬੋਝ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।

ਇਹ ਤਬਦੀਲੀਆਂ, ਰੀਜਨਲ ਕਾਉਂਸਲਰ ਮਾਰਟਿਨ ਮੇਡੇਇਰੋਸ (Martin Medeiros) ਦੀ ਅਗਵਾਨੀ ਵਿੱਚ ਸੰਚਾਲਿਤ, ਮੇਅਰਸ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ (Reopening and Recovery Working Group) ਦੁਆਰਾ ਆਮ ਜਨਤਾ ਨੂੰ ਸ਼ਾਮਲ ਕਰਕੇ ਲਏ ਗਏ ਸੁਝਾਵਾਂ ਦੇ ਤੁਰੰਤ ਬਾਅਦ ਕੀਤੀਆਂ ਗਈਆਂ ਹਨ। ਹੁਣ ਤੱਕ, 3,900 ਤੋਂ ਵੱਧ ਵਿਅਕਤੀਆਂ ਅਤੇ ਸਮੂਹਾਂ ਨੇ, ਸਿਟੀ ਦੇ [ਔਨਲਾਈਨ ਸਰਵੇਖਣ \(online survey\)](#) ਅਤੇ ਲਗਾਤਾਰ ਸਟੇਕਹੋਲਡਰ ਮੀਟਿੰਗਾਂ ਦੁਆਰਾ ਸੁਝਾਅ ਪ੍ਰਦਾਨ ਕੀਤੇ ਹਨ।

ਸਿਟੀ ਦਾ ਔਨਲਾਈਨ ਰਿਕਵਰੀ ਐਂਡ ਰੀਓਪਨਿੰਗ ਸਰਵੇਖਣ (Recovery and Reopening Survey) 14 ਜੂਨ, 2020 ਤੱਕ ਜਾਰੀ ਰਹੇਗਾ। ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ, ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦੇ ਸਬੰਧ ਵਿੱਚ, ਸਿਟੀ ਦੀਆਂ ਯੋਜਨਾਵਾਂ ਬਾਰੇ ਉਹਨਾਂ ਦੀ ਰਾਏ ਦੇਣ ਲਈ ਸੱਦਾ ਦਿੱਤਾ ਜਾਂਦਾ ਹੈ।

ਹੋਰ ਜਾਣਕਾਰੀ ਲਈ, www.brampton.ca/COVID19 ਤੇ ਜਾਓ।

ਹਵਾਲੇ

"ਕੋਵਿਡ-19 ਦੇ ਦੌਰਾਨ ਪੂਰਾ ਸਮਾਂ, ਸਾਡੀ ਕਾਉਂਸਿਲ ਨੇ, ਔਨਲਾਈਨ ਅਤੇ ਟੈਲੀਫੋਨ ਟਾਊਨ ਹਾਲਸ ਦੇ ਦੁਆਰਾ, ਸਾਡੇ ਭਾਈਚਾਰੇ ਦੇ ਸਾਰੇ ਮੈਂਬਰਾਂ ਦੇ ਨਾਲ ਜੁੜੀ ਰਹੀ ਹੈ। ਅਸੀਂ ਉਹਨਾਂ ਹਜ਼ਾਰਾਂ ਲੋਕਾਂ ਤੋਂ ਸਿੱਧੀ ਰਾਏ ਲਈ ਹੈ, ਜਿਹਨਾਂ ਉੱਤੇ ਕੋਵਿਡ-19 ਨੇ ਬਹੁਤ ਵੱਡਾ ਆਰਥਿਕ ਅਸਰ ਪਾਇਆ ਹੈ। ਇਸ ਹਫ਼ਤੇ ਦਾ ਇਹ ਨਤੀਜਾ ਦਰਸਾਉਂਦਾ ਹੈ ਕਿ ਅਸੀਂ ਇਕੱਠੇ ਮਿਲ ਕੇ ਸਾਡੀ ਸਮੂਹਿਕ ਬਹਾਲੀ ਨੂੰ ਸਹਿਯੋਗ ਕਰਨ ਲਈ ਵਚਨਬੱਧ ਹਾਂ।"

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਮੇਅਰਸ ਰੀਓਪਨਿੰਗ ਐਂਡ ਰਿਕਵਰੀ ਗਰੁੱਪ ਦੇ ਸ਼ੁਰੂ ਹੋਣ ਤੋਂ ਬਾਅਦ, ਅਸੀਂ ਸਿਟੀ ਨੂੰ ਦੁਬਾਰਾ ਖੋਲ੍ਹਣ ਵੱਲ ਅੱਗੇ ਵਧਣ ਦੀ ਯੋਜਨਾ ਬਣਾਉਂਦੇ ਸਮੇਂ, ਸਾਡੇ ਨਿਵਾਸੀਆਂ, ਕਾਰੋਬਾਰੀਆਂ ਅਤੇ ਸਟੇਕਹੋਲਡਰ ਸਮੂਹਾਂ ਤੋਂ ਇਸ ਬਾਰੇ ਰਾਏ ਲਈ ਕਿ ਉਹਨਾਂ ਲਈ ਸਭ ਤੋਂ ਮਹੱਤਵਪੂਰਣ ਕੀ ਹੈ। ਅਸੀਂ ਅਜਿਹੀ ਯੋਜਨਾ ਬਣਾਉਣ ਲਈ ਵਚਨਬੱਧ ਹਾਂ, ਜੋ ਸਾਡੇ ਭਾਈਚਾਰੇ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ ਤੇ ਤਿਆਰ ਕੀਤੀ ਗਈ ਹੋਵੇ। ਅਸੀਂ ਲਗਾਤਾਰ, ਅਜਿਹੇ ਅਰਥਪੂਰਣ ਸੁਝਾਅ ਲੈਂਦੇ ਰਹਾਂਗੇ ਅਤੇ ਉਸਦੇ ਮੁਤਾਬਕ ਕੰਮ ਕਰਾਂਗੇ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਲੀਡ, ਮੇਅਰਸ ਰੀਓਪਨਿੰਗ ਐਂਡ ਰਿਕਵਰੀ ਵਰਕਿੰਗ ਗਰੁੱਪ

“ਕਿਉਂਕਿ ਸਿਟੀ ਚਰਨਬੱਧ ਤਰੀਕੇ ਨਾਲ, ਸ਼ਹਿਰ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ, ਇਹ ਜ਼ਰੂਰੀ ਹੈ ਕਿ ਸਾਡੇ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਹ ਲਗਾਤਾਰ ਇਹਨਾਂ ਮਹੱਤਵਪੂਰਣ ਗੱਲਬਾਤਾਂ ਵਿੱਚ ਹਿੱਸਾ ਲੈਣ। ਮੈਂ ਸਾਰੇ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਐਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ, ਜੋ ਉਹਨਾਂ ਦੀ ਰਾਏ ਲੈਣ ਲਈ ਕੀਤਾ ਜਾ ਰਿਹਾ ਹੈ। ਉਹ ਯਕੀਨੀ ਬਣਾਉਣ ਕਿ ਸਿਟੀ ਦੇ ਅਗਲੇ ਕਦਮ, ਸਾਡੇ ਭਾਈਚਾਰੇ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca